

 Print Page

Sri Guru Granth Sahib

Displaying 811 of

ਜਗਤ ਉਧਾਰਨ ਸਾਧ ਪ੍ਰਭ ਤਿਨ੍ ਲਾਗਹੁ ਪਾਲ ॥

Jagath Oudhhaaran Saadhh Prabh Thinh Laagahu Paal ||

God's Holy people are the saviors of the world; I grab hold of the hem of their robes.

ਬਿਲਾਵਲੁ (ਮਃ ੫) (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧

Raag Bilaaval Guru Arjan Dev

ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥

Mo Ko Dheejai Dhaan Prabh Santhan Pag Raal ||2||

Bless me, O God, with the gift of the dust of the feet of the Saints. ||2||

ਬਿਲਾਵਲੁ (ਮਃ ੫) (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧

Raag Bilaaval Guru Arjan Dev

ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥

Oukath Siaanap Kashh Nehee Naahee Kashh Ghaal ||

I have no skill or wisdom at all, nor any work to my credit.

ਬਿਲਾਵਲੁ (ਮਃ ੫) (੪੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੨

Raag Bilaaval Guru Arjan Dev

ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥

Bhram Bhai Raakhahu Moh Thae Kaattahu Jam Jaal ||3||

Please, protect me from doubt, fear and emotional attachment, and cut away the noose of Death from my neck. ||3||

ਬਿਲਾਵਲੁ (ਮਃ ੫) (੪੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੨

Raag Bilaaval Guru Arjan Dev

ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥

Bino Karo Karunaapathae Pithaa Prathipaal ||

I beg of You, O Lord of Mercy, O my Father, please cherish me!

ਬਿਲਾਵਲੁ (ਮਃ ੫) (੪੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੩

Raag Bilaaval Guru Arjan Dev

ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥

Gun Gaavo Thaerae Saadhasang Naanak Sukh Saal ||4||11||41||

I sing Your Glorious Praises, in the Saadh Sangat, the Company of the Holy, O Lord, Home of peace.

॥4॥11॥41॥

ਬਿਲਾਵਲੁ (ਮਃ ੫) (੪੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੩

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ॥

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੧

ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥

Keethaa Lorrehi So Karehi Thujh Bin Kashh Naahi ॥

Whatever You wish, You do. Without You, there is nothing.

ਬਿਲਾਵਲੁ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੪

Raag Bilaaval Guru Arjan Dev

ਪਰਤਾਪੁ ਤੁਮਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥

Parathaap Thumhaaraa Dhaekh Kai Jamadhooth Shhadd Jaahi ॥1॥

Gazing upon Your Glory, the Messenger of Death leaves and goes away. ॥1॥

ਬਿਲਾਵਲੁ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੪

Raag Bilaaval Guru Arjan Dev

ਤੁਮ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥

Thumharee Kirapaa Thae Shhootteeai Binasai Ahanmaev ॥

By Your Grace, one is emancipated, and egotism is dispelled.

ਬਿਲਾਵਲੁ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੫

Raag Bilaaval Guru Arjan Dev

ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥

Sarab Kalaa Samarathh Prabh Poorae Guradhaev ॥1॥ Rehaao ॥

God is omnipotent, possessing all powers; He is obtained through the Perfect, Divine Guru. ॥1॥Pause॥

ਬਿਲਾਵਲੁ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੫

Raag Bilaaval Guru Arjan Dev

ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥

Khojath Khojath Khojiaa Naamai Bin Koor ॥

Searching, searching, searching - without the Naam, everything is false.

ਬਿਲਾਵਲੁ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੬

Raag Bilaaval Guru Arjan Dev

ਜੀਵਨ ਸੁਖ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥

Jeevan Sukh Sabh Saadhhasang Prabh Manasaa Poor ||2||

All the comforts of life are found in the Saadh Sangat, the Company of the Holy; God is the Fulfiller of desires. ||2||

ਬਿਲਾਵਲੁ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੬

Raag Bilaaval Guru Arjan Dev

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥

Jith Jith Laavahu Thith Thith Lagehi Siaanap Sabh Jaalee ||

Whatever You attach me to, to that I am attached; I have burnt away all my cleverness.

ਬਿਲਾਵਲੁ (ਮਃ ੫) (੪੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੭

Raag Bilaaval Guru Arjan Dev

ਜਤ ਕਤ ਤੁਮ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥

Jath Kath Thumh Bharapoor Hahu Maerae Dheen Dhaeiaalee ||3||

You are permeating and pervading everywhere, O my Lord, Merciful to the meek. ||3||

ਬਿਲਾਵਲੁ (ਮਃ ੫) (੪੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੭

Raag Bilaaval Guru Arjan Dev

ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥

Sabh Kishh Thum Thae Maaganaa Vaddabhaagee Paaeae ||

I ask for everything from You, but only the very fortunate ones obtain it.

ਬਿਲਾਵਲੁ (ਮਃ ੫) (੪੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੮

Raag Bilaaval Guru Arjan Dev

ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥

Naanak Kee Aradhaas Prabh Jeevaa Gun Gaaeae ||4||12||42||

This is Nanak's prayer, O God, I live by singing Your Glorious Praises. ||4||12||42||

ਬਿਲਾਵਲੁ (ਮਃ ੫) (੪੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੮

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੧

ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥

Saadhhasangath Kai Baasabai Kalamal Sabh Nasanaa ||

Dwelling in the Saadh Sangat, the Company of the Holy, all sins are erased.

ਬਿਲਾਵਲੁ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੯

Raag Bilaaval Guru Arjan Dev

ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥

Prabh Saethee Rang Raathiaa Thaa Thae Garabh N Grasanaa ||1||

One who is attuned to the Love of God, is not cast into the womb of reincarnation. ||1||

ਬਿਲਾਵਲੁ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੯

Raag Bilaaval Guru Arjan Dev

ਨਾਮੁ ਕਹਤੁ ਗੋਵਿੰਦ ਕਾ ਸੂਚੀ ਭਈ ਰਸਨਾ ॥

Naam Kehath Govindh Kaa Soochee Bhee Rasanaa ||

Chanting the Name of the Lord of the Universe, the tongue becomes holy.

ਬਿਲਾਵਲੁ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੦

Raag Bilaaval Guru Arjan Dev

ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥

Man Than Niramal Hoe Hai Gur Kaa Jap Japanaa ||1|| Rehaao ||

The mind and body become immaculate and pure, chanting the Chant of the Guru. ||1||Pause||

ਬਿਲਾਵਲੁ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੦

Raag Bilaaval Guru Arjan Dev

ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥

Har Ras Chaakhath Dhhraapiaa Man Ras Lai Hasanaa ||

Tasting the subtle essence of the Lord, one is satisfied; receiving this essence, the mind becomes happy.

ਬਿਲਾਵਲੁ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੧

Raag Bilaaval Guru Arjan Dev

ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥

Budhh Pragaas Pragatt Bhee Oulatt Kamal Bigasanaa ||2||

The intellect is brightened and illuminated; turning away from the world, the heart-lotus blossoms forth. ||2||

ਬਿਲਾਵਲੁ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੧

Raag Bilaaval Guru Arjan Dev

ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥

Seethal Saanth Santhokh Hoe Sabh Boojhee Thrisanaa ||

He is cooled and soothed, peaceful and content; all his thirst is quenched.

ਬਿਲਾਵਲੁ (ਮਃ ੫) (੪੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੨

Raag Bilaaval Guru Arjan Dev

ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥

Dheh Dhis Dhhaavath Mitt Geae Niramal Thhaan Basanaa ||3||

The mind's wandering in the ten directions is stopped, and one dwells in the immaculate place. ||3||

ਬਿਲਾਵਲੁ (ਮਃ ੫) (੪੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੨

Raag Bilaaval Guru Arjan Dev

ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥

Raakhanehaarai Raakhiaa Bheae Bhram Bhasanaa ||

The Savior Lord saves him, and his doubts are burnt to ashes.

ਬਿਲਾਵਲੁ (ਮਃ ੫) (੪੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੩

Raag Bilaaval Guru Arjan Dev

ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥

Naam Nidhhaan Naanak Sukhee Paekh Saadhh Dharasanaa ||4||13||43||

Nanak is blessed with the treasure of the Naam, the Name of the Lord. He finds peace, gazing upon the Blessed Vision of the Saints' Darshan. ||4||13||43||

ਬਿਲਾਵਲੁ (ਮਃ ੫) (੪੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੩

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੧

ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥

Paanee Pakhaa Pees Dhaas Kai Thab Hohi Nihaal ||

Carry water for the Lord's slave wave the fan over him and grind his corn; then, you shall be happy.

ਬਿਲਾਵਲੁ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੪

Raag Bilaaval Guru Arjan Dev

ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥

Raaj Milakh Sikadhaareeaa Aganee Mehi Jaal ||1||

Burn in the fire your power, property and authority. ||1||

ਬਿਲਾਵਲੁ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੫

Raag Bilaaval Guru Arjan Dev

ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥

Santh Janaa Kaa Shhoharaa This Charanee Laag ||

Grasp hold of the feet of the servant of the humble Saints.

ਬਿਲਾਵਲੁ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੫

Raag Bilaaval Guru Arjan Dev

ਮਾਇਆਧਾਰੀ ਛਤ੍ਰਪਤਿ ਤਿਨ੍ ਛੋਡਉ ਤਿਆਗਿ ॥੧॥ ਰਹਾਉ ॥

Maaeiaadhhaaree Shhathrapath Thinh Shhoddo Thiaag ||1|| Rehaao ||

Renounce and abandon the wealthy, the regal overlords and kings. ||1||Pause||

ਬਿਲਾਵਲੁ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੫

Raag Bilaaval Guru Arjan Dev

ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥

Santhan Kaa Dhaanaa Rookhaa So Sarab Nidhhaan ||

The dry bread of the Saints is equal to all treasures.

ਬਿਲਾਵਲੁ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੬

Raag Bilaaval Guru Arjan Dev

ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥

Grihi Saakath Shhatheeh Prakaar Thae Bikhoo Samaan ||2||

The thirty-six tasty dishes of the faithless cynic, are just like poison. ||2||

ਬਿਲਾਵਲੁ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੬

Raag Bilaaval Guru Arjan Dev

ਭਗਤ ਜਨਾ ਕਾ ਲੂਗਾਰਾ ਓਢਿ ਨਗਨ ਨ ਹੋਈ ॥

Bhagath Janaa Kaa Loogaraa Oudt Nagan N Hoei ||

Wearing the old blankets of the humble devotees, one is not naked.

ਬਿਲਾਵਲੁ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੭

Raag Bilaaval Guru Arjan Dev

ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥

Saakath Sirapao Raesamee Pehirath Path Khoei ||3||

But by putting on the silk clothes of the faithless cynic, one loses one's honor. ||3||

ਬਿਲਾਵਲੁ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੭

Raag Bilaaval Guru Arjan Dev

ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥

Saakath Sio Mukh Jorai Adhh Veechahu Ttoottai ||

Friendship with the faithless cynic breaks down mid-way.

ਬਿਲਾਵਲੁ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੧ ਪੰ. ੧੮

Raag Bilaaval Guru Arjan Dev

ਹਰਿ ਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੂਟੈ ॥੪॥

Har Jan Kee Saevaa Jo Karae Eith Oothehi Shhoottai ||4||

But whoever serves the humble servants of the Lord, is emancipated here and hereafter. ||4||

ਬਿਲਾਵਲੁ (ਮਃ ੫) (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੧੮

Raag Bilaaval Guru Arjan Dev

ਸਭ ਕਿਛੁ ਤੁਮ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥

Sabh Kishh Thumh Hee Thae Hoaa Aap Banath Banaaee ॥

Everything comes from You, O Lord; You Yourself created the creation.

ਬਿਲਾਵਲੁ (ਮਃ ੫) (੪੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੧੯

Raag Bilaaval Guru Arjan Dev

ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥

Dharasan Bhaettath Saadhh Kaa Naanak Gun Gaaee ॥5॥14॥44॥

Blessed with the Blessed Vision of the Darshan of the Holy, Nanak sings the Glorious Praises of the Lord. ॥5॥14॥44॥

ਬਿਲਾਵਲੁ (ਮਃ ੫) (੪੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੧ ਪੰ. ੧੯

Raag Bilaaval Guru Arjan Dev